

ਕੰਕਰੀਟ ਫਿਨਿਸ਼ਰ

ਇਸ ਕਿੱਤੇ ਬਾਰੇ

ਕੰਕਰੀਟ ਫਿਨਿਸ਼ਰ/ਸੀਮਿੰਟ ਮੇਸਨ ਵੱਖ ਵੱਖ ਸੈਟਿੰਗਜ਼ ਵਿਚ ਕੰਕਰੀਟ ਪਾਉਂਦੇ, ਇਕਸਾਰ ਕਰਦੇ ਅਤੇ ਫਿਨਿਸ਼ ਕਰਦੇ ਹਨ, ਜਿਸ ਵਿਚ ਰਿਹਾਇਸ਼ੀ, ਕਮਰਸ਼ੀਅਲ, ਇੰਡਸਟਰੀਅਲ ਅਤੇ ਸੰਸਥਾਈ ਕਨਸਟਰਕਸ਼ਨ ਸ਼ਾਮਲ ਹੈ। ਉਹ ਓਵਰਲੇਅਮੈਂਟਸ ਪਾਉਂਦੇ ਹਨ ਅਤੇ ਖਰਾਬ ਹੋਏ ਧਰਾਤਲਾਂ ਨੂੰ ਠੀਕ ਕਰਨ ਲਈ ਰਿਪੇਅਰ ਦਾ ਕੰਮ ਕਰਦੇ ਹਨ ਅਤੇ ਇਸ ਦੇ ਨਾਲ ਢਾਂਚਾਗਤ ਅਤੇ ਮਸ਼ੀਨ ਬੇਸ ਦਰਜਾਂ ਭਰਦੇ ਹਨ।

\$35.52-\$45.19
/ਪ੍ਰਤੀ ਘੰਟਾ

ਅਨੁਮਾਨਤ ਵਾਧਾ

(ਕਨਸਟਰਕਸ਼ਨ ਲੇਬਰ ਫੋਰਸ)

2020 ਦੇ ਮੁਕਾਬਲੇ ਦਹਾਕੇ ਦੌਰਾਨ 10%

*BuildForce Canada

"ਮੈਨੂੰ ਸਰੀਰਕ ਕੰਮ ਪਸੰਦ ਹੈ - ਅਤੇ ਕ੍ਰੀਏਟਿਵ ਹੋਣਾ ਅਤੇ ਵੱਖ ਵੱਖ ਫਿਨਿਸ਼ਾਂ, ਬਣਤਰਾਂ ਅਤੇ ਰੰਗ ਪੈਦਾ ਕਰਨਾ।"



ਤੁਸੀਂ ਟੂਲਜ਼ ਵਰਤਣ ਵਿਚ ਵਧੀਆ ਹੋ।



ਤੁਸੀਂ ਰਲ ਕੇ ਕੰਮ ਕਰਦੇ ਹੋ।



ਤੁਸੀਂ ਆਪਣੀ ਮੁਕੰਮਲ ਹੋਈ ਚੀਜ਼ ਵਿਚ ਮਾਣ ਮਹਿਸੂਸ ਕਰਦੇ ਹੋ।

ਜ਼ਿੰਮੇਵਾਰੀਆਂ

- ਉਸਾਰੀ ਦੀਆਂ ਕੰਧਾਂ ਅਤੇ ਫਰਸ਼ਾਂ ਅਤੇ ਕਰਬਾਂ ਅਤੇ ਸਾਈਡਵਾਕਾਂ ਵਿਚ ਕੰਕਰੀਟ ਪਾਉਣਾ ਅਤੇ ਫਿਨਿਸ਼ ਕਰਨਾ
- ਡਰਾਈ ਫਿਨਿਸ਼ਿੰਗ ਅਤੇ ਠੀਕ ਕਰਨ ਦੇ ਕੰਮ ਕਰਨਾ
- ਕੰਕਰੀਟ ਦੇ ਧਰਾਤਲਾਂ ਨੂੰ ਛਿੱਲਣ, ਰਗੜਨ, ਕੱਟਣ ਅਤੇ ਖੁਰਚਣ ਲਈ ਪੌਵਰ ਟੂਲਜ਼ ਦੀ ਵਰਤੋਂ ਕਰਨਾ
- ਮਸ਼ੀਨ ਨਾਲ ਕੱਢੇ ਗਏ ਕਰਬ ਵਿਚ ਕੰਟਰੋਲ ਜੋਆਇੰਟਸ ਅਤੇ ਕੈਚ-ਬੇਸਿਨ ਲਗਾਉਣਾ
- ਫੈਕਟਰੀ ਅਤੇ ਵੇਅਰਹਾਊਸ ਦੀਆਂ ਵੱਡੀਆਂ ਫਰਸ਼ਾਂ ਨੂੰ ਫਿਨਿਸ਼ ਕਰਨ ਲਈ ਮਸ਼ੀਨਾਂ ਦੀ ਵਰਤੋਂ ਕਰਨਾ
- ਧਰਾਤਲ, ਗੋਲ ਕਿਨਾਰੇ ਬਣਾਉਣਾ ਅਤੇ ਜੜਨਾ ਅਤੇ ਸਾਈਡਵਾਕਾਂ ਜਾਂ ਫਰਸ਼ਾਂ 'ਤੇ ਤਰੇੜਾਂ ਨੂੰ ਕੰਟਰੋਲ ਕਰਨ ਲਈ ਜੋੜ ਲਾਉਣਾ
- ਕੰਕਰੀਟ ਉੱਪਰ ਇਕਸਾਰ ਜਾਂ ਖੁਰਦਰੇ, ਠੱਪੇ ਜਾਂ ਪੈਟਰਨ ਵਾਲੇ ਡਿਜ਼ਾਇਨ ਬਣਾਉਣਾ

ਤੁਹਾਨੂੰ ਕਿਸ ਚੀਜ਼ ਦੀ ਲੋੜ ਪਵੇਗੀ

ਦਾਖਲੇ ਦੀਆਂ ਸ਼ਰਤਾਂ

ਹਾਈ ਸਕੂਲ (ਸਿਫਾਰਸ਼ ਕੀਤੀਆਂ ਜਾਂਦੀਆਂ ਸ਼ਰਤਾਂ):
ਗਰੇਡ 12 (ਤਰਜੀਹ), ਇੰਗਲਿਸ਼ 10, ਮੈਥ 10 ਅਤੇ ਸਾਇੰਸ 10

ਅਪਰੈਂਟਿਸਸ਼ਿਪ ਪ੍ਰੋਗਰਾਮ:

3 ਸਾਲ, ਜਿਸ ਵਿਚ ਘੱਟੋ ਘੱਟ 120 ਘੰਟਿਆਂ ਦੀ ਟੈਕਨੀਕਲ ਟਰੇਨਿੰਗ, ਜੋਬ 'ਤੇ ਟਰੇਨਿੰਗ ਦੇ 3,240 ਘੰਟੇ (ਘੱਟੋ ਘੱਟ) ਅਤੇ ਇਮਤਿਹਾਨ ਸ਼ਾਮਲ ਹਨ। ਕਾਮਯਾਬੀ ਨਾਲ ਸਮਾਪਤੀ ਤੋਂ ਬਾਅਦ ਜਰਨੀਪਰਸਨ ਸਰਟੀਫਿਕੇਟ ਦਿੱਤਾ ਜਾਂਦਾ ਹੈ। ਅਪਰੈਂਟਿਸ ਦੇ ਤੌਰ 'ਤੇ, ਤੁਸੀਂ ਸਿੱਖਣ ਵੇਲੇ ਪੈਸੇ ਵੀ ਕਮਾਉਂਦੇ ਹੋ।

ਅਪਰੈਂਟਿਸਸ਼ਿਪ ਦੀ ਮਿਆਦ ਦੀ ਲੰਬਾਈ ਨੂੰ ਘਟਾਉਣ ਲਈ ਸੰਭਵ ਤੌਰ 'ਤੇ ਕਰੈਡਿਟ ਵਾਸਤੇ ਯੋਗ ਹੋਣ ਲਈ: ਪੜ੍ਹਾਈ ਦੇ ਪੂਰੇ ਕੀਤੇ ਹੋਏ ਕੋਰਸ ਜਾਂ ਕੰਕਰੀਟ ਫਿਨਿਸ਼ਰ ਟਰੇਡ ਨਾਲ ਸੰਬੰਧਿਤ ਕੰਮ ਦਾ ਤਜਰਬਾ।

ਮੁੱਖ ਹੁਨਰ ਅਤੇ ਗੁਣ

(ਟੈਕਨੀਕਲ ਟਰੇਨਿੰਗ ਅਤੇ ਜੋਬ ਉੱਪਰ)

- ਪੜ੍ਹਨਾ, ਗੱਲਬਾਤ, ਹਿਸਾਬ ਅਤੇ ਸਮੱਸਿਆ ਦਾ ਹੱਲ ਕਰਨਾ
- ਚੰਗੀ ਸਰੀਰਕ ਤੰਦਰੁਸਤੀ ਅਤੇ ਸ਼ਕਤੀ
- ਲੰਬੇ ਸਮੇਂ ਲਈ ਭਾਰੀ ਸਾਮੱਗਰੀ ਨਾਲ ਕੰਮ ਕਰਨ ਦੀ ਸਮਰੱਥਾ
- ਵੱਖ ਵੱਖ ਮੌਸਮਾਂ ਵਿਚ ਬਾਹਰ ਕੰਮ ਕਰਨ ਦੀ ਸਮਰੱਥਾ
- ਹੱਥਾਂ-ਅੱਖਾਂ ਦਾ ਤਾਲਮੇਲ
- ਸਥਾਨਕ ਗਿਆਨ ਅਤੇ ਹੱਥਾਂ ਦੀ ਫੁਰਤੀ
- ਤਿਆਰ ਚੀਜ਼ ਬਾਰੇ ਸੋਚਣ ਦੀ ਸਮਰੱਥਾ

ਕੀ ਤੁਹਾਨੂੰ ਪਤਾ ਸੀ?

ਕਲਾਤਮਕ ਹੁਨਰ ਅਤੇ ਸੰਤੁਲਨ ਰੱਖਣ, ਉੱਪਰ ਚੜ੍ਹਨ, ਝੁਕਣ, ਰਿੜ੍ਹਨ, ਗੋਡਿਆਂ ਪਰਨੇ ਬੈਠਣ ਲਈ ਅਤੇ ਭਾਰੀ ਸਾਮੱਗਰੀ ਨੂੰ ਚੁੱਕਣ ਦੇ ਸਰੀਰਕ ਤੌਰ 'ਤੇ ਯੋਗ ਹੋਣਾ ਸੀਮਿੰਟ ਮੇਸਨਾਂ ਲਈ ਫਾਇਦੇਮੰਦ ਹਨ। ਜੇ ਤੁਸੀਂ ਆਰਟਿਸਟ ਜਾਂ ਅਥਲੀਟ ਹੋ ਤਾਂ ਇਹ ਕਿੱਤਾ ਤੁਹਾਡੇ ਲਈ ਹੋ ਸਕਦਾ ਹੈ!

